

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਦੇ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨੇ ਵੰਨ-ਸੁਵੰਨਤਾ, ਬਰਾਬਰੀ ਅਤੇ ਸ਼ਮੂਲੀਅਤ ਵਿੱਚ ਆਪਣੇ ਕੰਮ ਲਈ ਰਾਸ਼ਟਰੀ ਅਵਾਰਡ ਜਿੱਤਿਆ

ਬ੍ਰੈਂਪਟਨ, ਓਨਟਾਰੀਓ (15 ਸਤੰਬਰ, 2021) – ਇਸ ਹਫ਼ਤੇ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (ਬੀ.ਐਫ.ਏ.ਐਸ.) (Brampton Fire and Emergency Services) (BFES) ਨੂੰ, ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫਸ (ਸੀ.ਏ.ਐਫ.ਸੀ.) (Canadian Association of Fire Chiefs) (CAFC) ਵੱਲੋਂ 2021 ਦਾ ਇਕਵਿਟੀ, ਡਾਈਵਰਸਿਟੀ ਐਂਡ ਇਨਕਲੂਜ਼ਨ ਅਵਾਰਡ (Equity, Diversity & Inclusion Award) ਦਿੱਤਾ ਗਿਆ ਸੀ।

ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼, ਸੱਭਿਆਚਾਰਕ ਸਵੀਕ੍ਰਿਤੀ ਅਤੇ ਸਮਝ ਵਾਲਾ ਕਾਰਜਬਲ ਬਣਾਉਣ ਲਈ ਵਚਨਬੱਧ ਹੈ, ਜੋ ਉਸ ਕਮਿਊਨਿਟੀ ਨੂੰ ਬਿਹਤਰ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੋਵੇ, ਜਿਸਨੂੰ ਇਹ ਸੇਵਾ ਦਿੰਦਾ ਹੈ। ਬੀ.ਐਫ.ਏ.ਐਸ. (BFES) ਦੇ ਅੰਦਰ ਵੰਨ-ਸੁਵੰਨਤਾ, ਬਰਾਬਰੀ ਅਤੇ ਸ਼ਮੂਲੀਅਤ ਦਾ ਵਾਧਾ, ਕਾਉਂਸਿਲ ਵੱਲੋਂ ਹਿਮਾਇਤ ਕੀਤੇ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੇ 2021-2025 ਦੇ ਫਾਇਰ ਮਾਸਟਰ ਪਲਾਨ (Fire Master Plan) ਵਿੱਚ ਮੁੱਖ ਤਰਜੀਹ ਅਤੇ ਕੇਂਦਰਿਤ ਭਾਗ ਹੈ। ਇਹ ਪਲਾਨ ਧਿਆਨ ਦੇਣ ਦੇ ਮੁੱਖ ਖੇਤਰਾਂ ਦੀ ਪਛਾਣ ਕਰਦਾ ਹੈ – ਮੌਜੂਦਾ ਕਾਰਜਬਲ ਦੇ ਅੰਦਰ ਸਿੱਖਿਆ ਅਤੇ ਜਾਗਰੂਕਤਾ ਵਧਾਉਣ ਅਤੇ ਵੰਨ-ਸੁਵੰਨੀ, ਸ਼ਮੂਲੀਅਤ ਵਾਲੀ ਅਤੇ ਬਰਾਬਰੀ ਵਾਲੀ ਫਾਇਰ ਸਰਵਿਸ ਬਣਾਉਣ ਲਈ ਇਨੋਵੇਟਿਵ ਭਰਤੀ ਤਰੀਕਿਆਂ ਅਤੇ ਮਲਟੀਕਲਚਰਲ ਕਮਿਊਨਿਟੀ ਸ਼ਮੂਲੀਅਤ ਨੂੰ ਲਾਗੂ ਕਰਨ ਦੀ ਲੋੜ।

ਫਾਇਰ ਚੀਫ ਬਿਲ ਬੋਏਸ (Bill Boyes) ਵੱਲੋਂ ਹਿਮਾਇਤ ਅਤੇ ਡਿਵੀਜਨ ਚੀਫ ਰਵਜੋਤ ਛਟਵਾਲ (Ravjot Chhatwal) ਵੱਲੋਂ ਅਗਵਾਈ ਕੀਤੇ ਜਾਣ ਵਾਲੇ, ਬੀ.ਐਫ.ਏ.ਐਸ. ਨੇ, ਹੇਠਾਂ ਲਿਖੇ ਕੰਮਾਂ ਰਾਹੀਂ ਵਿਭਾਗ ਦੇ ਅੰਦਰ ਵੰਨ-ਸੁਵੰਨਤਾ, ਬਰਾਬਰੀ ਅਤੇ ਸ਼ਮੂਲੀਅਤ ਦੇ ਵਾਧਿਆਂ ਦੀ ਹਿਮਾਇਤ ਕਰਨ ਲਈ ਇੱਕ ਕਾਰਜਨੀਤਿਕ ਕਾਰਵਾਈ ਯੋਜਨਾ ਬਣਾਈ ਹੈ:

- ਕਈ ਕਮਿਊਨਿਟੀ ਸਟੇਕਹੋਲਡਰਾਂ, ਕਮਿਊਨਿਟੀ ਸੰਗਠਨਾਂ, ਗੈਰ-ਲਾਭ, ਸੱਭਿਆਚਾਰਕ ਅਤੇ ਧਾਰਮਿਕ ਸੰਗਠਨਾਂ ਦੇ ਨਾਲ ਮਸ਼ਵਰਾ,
- ਟ੍ਰੇਨਿੰਗ ਸਬੰਧੀ ਕਈ ਤਰ੍ਹਾਂ ਦੇ ਮੌਕਿਆਂ ਦੇ ਦੁਆਰਾ ਬੀ.ਐਫ.ਏ.ਐਸ. ਟੀਮ ਦੇ ਅੰਦਰ ਸੱਭਿਆਚਾਰਕ ਜਾਗਰੂਕਤਾ ਅਤੇ ਸਮਝ ਨੂੰ ਵਧਾ ਕੇ, ਅਤੇ
- ਅਜਿਹੀ ਭਰਤੀ ਕਾਰਜਨੀਤੀ ਵਿਕਸਿਤ ਕਰਕੇ, ਜੋ ਪਰੰਪਰਿਕ ਰੁਕਾਵਟਾਂ ਨੂੰ ਦੂਰ ਕਰਦੀ ਹੈ ਅਤੇ ਕਾਰਜਬਲ ਦਾ ਵਿਸਤਾਰ ਕਰਨ ਲਈ ਮਹੱਤਵਪੂਰਣ ਕਮਿਊਨਿਟੀ ਦੇ ਨਾਲ ਜੁੜ ਕੇ ਅਤੇ ਇਸਨੂੰ ਬ੍ਰੈਂਪਟਨ ਬਾਰੇ ਵੱਧ ਵਿਚਾਰਵਾਨ ਬਣਾ ਕੇ, ਵੰਨ-ਸੁਵੰਨਤਾ, ਬਰਾਬਰੀ ਅਤੇ ਸ਼ਮੂਲੀਅਤ ਦੀ ਹਿਮਾਇਤ ਲਈ ਕੰਮ ਕਰਦੀ ਹੈ।

ਬ੍ਰੈਂਪਟਨ ਇੱਕ ਮੇਜ਼ੈਕ ਅਤੇ ਵੰਨ-ਸੁਵੰਨੀ ਕਮਿਊਨਿਟੀ ਹੈ, ਜਿਸਦੀ ਕਦਰ ਕੀਤੀ ਜਾਂਦੀ ਹੈ ਅਤੇ ਜਸ਼ਨ ਮਨਾਇਆ ਜਾਂਦਾ ਹੈ। ਲੰਮੀ-ਮਿਆਦ ਦੇ ਟੀਚੇ ਅਤੇ ਬੀ.ਐਫ.ਏ.ਐਸ. ਵੱਲੋਂ ਹੁਣ ਕੀਤੇ ਜਾ ਰਹੇ ਕੰਮ ਅਤੇ ਅੱਗੇ ਵਧਣਾ, ਭਵਿੱਖ ਦੇ ਅਜਿਹੇ ਕਾਰਜਬਲ ਦੀ ਨੀਂਹ ਰੱਖਣ ਵਿੱਚ ਮਦਦ ਕਰੇਗਾ, ਜੋ ਕਮਿਊਨਿਟੀ ਦੀ ਸੁਰੱਖਿਆ ਅਤੇ ਸਿਹਤ ਦੀ ਹਿਮਾਇਤ ਕਰਨਾ ਜਾਰੀ ਰੱਖਦੇ ਹੋਏ, ਉਸ ਕਮਿਊਨਿਟੀ ਤੇ ਵਿਚਾਰ ਕਰਦਾ ਹੋਵੇ, ਜਿਸਨੂੰ ਇਹ ਸੇਵਾ ਦਿੰਦਾ ਹੈ।

ਹਵਾਲੇ

“ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੀ ਸਮੁੱਚੀ ਟੀਮ ਨੂੰ, ਵੰਨ-ਸੁਵੰਨਤਾ, ਬਰਾਬਰੀ ਅਤੇ ਸ਼ਮੂਲੀਅਤ ਦੇ ਖੇਤਰ ਵਿੱਚ ਜਾਰੀ ਸੁਧਾਰ ਦੇ ਪ੍ਰਤੀ ਉਹਨਾਂ ਦੀ ਵਚਨਬੱਧਤਾ ਲਈ ਵਧਾਈ ਹੋਵੇ। ਬ੍ਰੈਂਪਟਨ ਇੱਕ ਮੇਜ਼ੈਕ ਹੈ ਅਤੇ ਇਹ ਮਹੱਤਵਪੂਰਣ ਹੈ ਕਿ ਅਸੀਂ ਇਸਦੀ ਵੰਨ-ਸੁਵੰਨਤਾ ਦਾ ਜਸ਼ਨ ਮਨਾਈਏ ਅਤੇ ਸਾਰੇ ਸਮੂਹਾਂ ਦੇ ਨਾਲ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਸ਼ਾਮਲ ਹੋ ਕੇ ਅਤੇ ਗੱਲਬਾਤ ਕਰਕੇ ਸ਼ਮੂਲੀਅਤ ਨੂੰ ਵਧਾਈਏ। ਮੈਨੂੰ ਬ੍ਰੈਂਪਟਨ ਦੀ ਕਮਿਊਨਿਟੀ ਦੇ ਨਾਲ ਜੁੜਨ ਅਤੇ ਲੰਮੀ-ਮਿਆਦ ਦੇ ਵਾਧੇ ਅਤੇ ਵਿਕਾਸ ਲਈ ਯੋਜਨਾਵਾਂ ਵਿਕਸਿਤ ਕਰਨ ਲਈ, ਬੀ.ਐਫ.ਏ.ਐਸ. ਵੱਲੋਂ ਕੀਤੇ ਜਾ ਰਹੇ ਕੰਮ ਤੇ ਮਾਣ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਮੈਨੂੰ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ ਵੱਲੋਂ ਕੀਤੇ ਜਾ ਰਹੇ ਕੰਮ ਤੇ ਅਤੇ ਜਾਰੀ ਵਾਧੇ ਅਤੇ ਸਿੱਖਿਆ ਲਈ ਉਹਨਾਂ ਦੇ ਸਮਰਪਣ ਲਈ ਬਹੁਤ ਮਾਣ ਹੈ। ਇਸ ਅਵਾਰਡ ਦੇ ਨਾਲ ਮਾਨਤਾ ਮਿਲਣ ਤੇ, ਬੀ.ਐਫ.ਈ.ਐਸ. ਟੀਮ ਨੂੰ ਵੰਨ-ਸੁਵੰਨਤਾ, ਬਰਾਬਰੀ ਅਤੇ ਸ਼ਮੂਲੀਅਤ ਤੇ ਧਿਆਨ ਦੇਣ ਵਿੱਚ ਇੱਕ ਆਗੂ ਵਜੋਂ ਪਛਾਣਿਆ ਗਿਆ ਹੈ। ਸੇਵਾ ਵਿੱਚ ਅਰਥਪੂਰਣ ਤਬਦੀਲੀ ਲਿਆਉਣ ਦੀ ਇਹ ਵਚਨਬੱਧਤਾ ਅਤੇ ਜਾਗਰੂਕਤਾ ਅਤੇ ਰਿਸ਼ਤੇ ਬਣਾਉਣ ਵਿੱਚ ਜਾਰੀ ਨਿਵੇਸ਼, ਟੀਮ, ਇੰਡਸਟਰੀ ਅਤੇ ਸਾਡੀ ਕਮਿਊਨਿਟੀ ਨੂੰ ਭਵਿੱਖ ਵਿੱਚ ਸਫਲ ਕਰੇਗਾ।”

- ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

“ਸਾਡੀ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ ਟੀਮ ਵੱਲੋਂ ਵੰਨ-ਸੁਵੰਨਤਾ, ਬਰਾਬਰੀ ਅਤੇ ਸ਼ਮੂਲੀਅਤ ਦੇ ਪ੍ਰਤੀ ਵਚਨਬੱਧਤਾ ਹੀ, ਉਹਨਾਂ ਨੂੰ ਇੰਡਸਟਰੀ ਵਿੱਚ ਅਤੇ ਸਾਡੀ ਕਮਿਊਨਿਟੀ ਵਿੱਚ ਲੀਡਰਾਂ ਵਜੋਂ ਅਲਗ ਕਰਦੀ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਕਾਰੋਬਾਰ ਵਿੱਚ ਵੰਨ-ਸੁਵੰਨਤਾ, ਬਰਾਬਰੀ ਅਤੇ ਸ਼ਮੂਲੀਅਤ ਨੂੰ ਵਿਕਸਿਤ ਕਰਨ ਲਈ ਅਰਥਪੂਰਣ ਕਾਰਵਾਈ ਕਰਨ ਦੁਆਰਾ – ਅਸੀਂ ਅਜਿਹੇ ਸੰਗਠਨ ਨੂੰ ਸੰਚਾਲਿਤ ਕਰਦੇ ਹਾਂ, ਜੋ ਉਸ ਇਨੋਵੇਟਿਵ, ਕਾਰਜਨੀਤਿਕ ਅਤੇ ਉਸ ਕਮਿਊਨਿਟੀ ਲਈ ਵੱਧ ਵਿਚਾਰਵਾਨ ਹੋਵੇ, ਜਿਸਨੂੰ ਇਹ ਸੇਵਾ ਦਿੰਦਾ ਹੈ। ਮੈਂ ਸਾਡੀ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ ਦੀ ਇਸਦੇ ਉੱਤੇ ਜਾਰੀ ਕਾਰਵਾਈ ਅਤੇ ਸਾਡੇ ਸ਼ਹਿਰ ਅਤੇ ਫਾਇਰ ਸਰਵਿਸਿਜ ਨੂੰ ਅੱਗੇ ਵਧਾਉਣ ਵਾਸਤੇ ਉਹਨਾਂ ਦਾ ਧੰਨਵਾਦ ਕਰਦਾ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਸੀ.ਏ.ਐਫ.ਸੀ. ਦਾ ਪਹਿਲਾ ਸਾਲਾਨਾ ਇਕਵਿਟੀ, ਡਾਇਵਰਸਿਟੀ ਅਤੇ ਇਨਕਲੂਜ਼ਨ ਅਵਾਰਡ ਹਾਸਲ ਕਰਨ ਲਈ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ ਨੂੰ ਵਧਾਈ ਹੋਵੇ। ਇਸ ਅਵਾਰਡ ਦਾ ਉਦੇਸ਼ ਨਾ ਸਿਰਫ ਉੱਤਮਤਾ ਦਾ ਜਸ਼ਨ ਮਨਾਉਣਾ ਹੈ, ਬਲਕਿ ਪੂਰੇ ਦੇਸ਼ ਵਿੱਚ ਇਸਨੂੰ ਸਾਂਝਾ ਕਰਨਾ ਵੀ ਹੈ। ਪਾਠਕ ਪੂਰੀ ਕੇਸ ਸਟਡੀ ਦੇ ਨਾਲ ਹੋਰਾਂ ਨੂੰ ਵੀ www.cafc.ca ਤੇ ਪੜ੍ਹ ਸਕਦੇ ਹਨ। ਇਸ ਸ਼ਾਨਦਾਰ ਕੰਮ ਨੂੰ ਸਾਂਝਾ ਕਰਨ ਲਈ ਧੰਨਵਾਦ।”

- ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫਸ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](https://twitter.com/brampton), [Facebook](https://www.facebook.com/brampton), ਅਤੇ [Instagram](https://www.instagram.com/brampton) ਤੇ ਜੁੜੋ www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਪ੍ਰਭਜੋਤ ਕੈਂਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Prabhjot.Kainth@brampton.ca

